

ਤੁਰੰਤ ਰਿਲੀਜ਼ ਲਈ

ਸਿਟੀ, ਬ੍ਰੈਂਪਟਨ ਵਾਸਤੇ ਹਿਮਾਇਤ, ਸਰਕਾਰੀ ਭਾਈਵਾਲੀਆਂ ਅਤੇ ਮਾਲੀ ਆਮਦਨੀ ਦੇ ਵਾਧੂ ਸਰੋਤਾਂ ਦੇ ਦੁਆਰਾ ਵੱਧ ਮਜ਼ਬੂਤ ਭਵਿੱਖ ਸੁਰੱਖਿਅਤ ਕਰ ਰਹੀ ਹੈ

ਬ੍ਰੈਂਪਟਨ, ਓਨਟੈਰੀਓ (9 ਜੁਲਾਈ, 2020) – ਸਰਕਾਰ ਦੇ ਸਾਰੇ ਮਹਿਕਮਿਆਂ ਦੇ ਨਾਲ ਕੰਮ ਕਰਦੇ ਹੋਏ ਸਿਟੀ ਆਫ ਬ੍ਰੈਂਪਟਨ, ਵਾਧੇ ਅਤੇ ਸਥਿਰਤਾ ਸਬੰਧੀ ਪਹਿਲਕਦਮੀਆਂ ਵਾਸਤੇ ਹਿਮਾਇਤ ਕਰਨ ਲਈ ਵਚਨਬੱਧ ਹੈ, ਜੋ ਇਸਦੇ ਨਿਵਾਸੀਆਂ ਨੂੰ ਫਾਇਦਾ ਪਹੁੰਚਾਉਣਗੀਆਂ ਅਤੇ ਲੋਕਲ ਤੌਰ ਤੇ ਤਬਦੀਲੀ ਲਿਆਉਣਗੀਆਂ। ਹੈਲਥ ਕੇਅਰ, ਪੋਸਟ ਸੈਕੰਡਰੀ ਐਜੂਕੇਸ਼ਨ, ਟ੍ਰਾਂਜ਼ਿਟ ਅਤੇ ਆਰਥਿਕ ਬਹਾਲੀ ਵਿਚਲੇ ਮੌਕਿਆਂ ਦੇ ਧਿਆਨ ਕੇਂਦਰਿਤ ਕਰਨ ਦੇ ਨਾਲ, ਸਿਟੀ ਨੇ ਬ੍ਰੈਂਪਟਨ ਵਾਸਤੇ ਵੱਧ ਮਜ਼ਬੂਤ ਭਵਿੱਖ ਸੁਰੱਖਿਅਤ ਕਰਨ ਲਈ ਮਾਲੀ ਆਮਦਨੀ ਦੇ ਵਾਧੂ ਸਰੋਤ ਲੱਭਦੇ ਹੋਏ, ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਤੋਂ ਜ਼ਰੂਰੀ ਗ੍ਰਾਂਟਾਂ ਅਤੇ ਯੋਗਦਾਨ ਸੁਰੱਖਿਅਤ ਕੀਤੇ ਹਨ।

ਫੈਡਰਲ ਅਤੇ ਪ੍ਰੋਵਿੰਸੀਅਲ ਗ੍ਰਾਂਟ ਫੰਡਿੰਗ ਅਤੇ ਯੋਗਦਾਨ

2019 ਤੋਂ, ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਵੱਲੋਂ ਗ੍ਰਾਂਟ ਫੰਡਿੰਗ ਐਲਾਨਾਂ ਅਤੇ ਯੋਗਦਾਨਾਂ ਵਿੱਚ, ਸਿਟੀ ਲਈ ਕੁੱਲ 667,195,952 ਡਾਲਰ ਦਾ ਐਲਾਨ ਕੀਤਾ ਗਿਆ ਹੈ, ਜੋ 2011 ਦੇ ਬਾਅਦ ਪਿਛਲੀ ਟਰਮ ਆਫ ਕਾਉਂਸਿਲਸ ਵਿੱਚ 232 ਪ੍ਰਤੀਸ਼ਤ ਦਾ ਵਾਧਾ ਹੈ। ਇਸ ਵਿੱਚੋਂ, ਲਗਭਗ 137.8 ਮਿਲੀਅਨ ਦੀ ਫੰਡਿੰਗ, ਮਹਾਂਮਾਰੀ ਦੀ ਪ੍ਰਤੀਕਿਰਿਆ ਵਿੱਚ ਕੋਵਿਡ-19 ਰੀਸਟਾਰਟ ਐਂਡ ਰਿਕਵਰੀ (COVID-19 Restart and Recovery) ਲਈ ਹੈ। 2019 ਤੋਂ, ਸਿਟੀ ਲਈ ਗ੍ਰਾਂਟ ਫੰਡਿੰਗ ਦੀ ਕੁੱਲ ਰਕਮ, 529,314,465 ਡਾਲਰ ਹੈ, ਇਹ ਰਕਮ ਕੋਵਿਡ-19 (COVID-19) ਐਪਲੀਕੇਸ਼ਨਸ ਨਾਲ ਸਬੰਧਿਤ ਨਹੀਂ ਹੈ।

ਕੈਨੇਡਾ ਅਤੇ ਓਨਟੈਰੀਓ ਦੀਆਂ ਸਰਕਾਰਾਂ ਦੇ ਨਾਲ ਕੰਮ ਕਰਦੇ ਹੋਏ, ਸਿਟੀ ਨੇ 2019 ਤੋਂ ਬਾਅਦ ਹੇਠਾਂ ਲਿਖੇ ਮੁੱਖ ਪ੍ਰੋਜੈਕਟਾਂ ਵਿੱਚ ਗ੍ਰਾਂਟਾਂ ਅਤੇ ਯੋਗਦਾਨਾਂ ਦੀ ਸਫਲਤਾਪੂਰਬਕ ਹਿਮਾਇਤ ਕੀਤੀ ਅਤੇ ਇਹਨਾਂ ਨੂੰ ਸੁਰੱਖਿਅਤ ਕੀਤਾ ਹੈ:

- **ਰਿਵਰਵਾਕ** – ਨਵੰਬਰ 2020 ਵਿੱਚ, ਇਹ ਐਲਾਨ ਕੀਤਾ ਗਿਆ ਸੀ ਕਿ ਸਿਟੀ ਨੂੰ [ਡਾਉਨਟਾਊਨ ਬ੍ਰੈਂਪਟਨ ਵਿੱਚ ਹੜ੍ਹ ਤੋਂ ਰਾਹਤ ਵਾਸਤੇ 38 ਮਿਲੀਅਨ ਡਾਲਰ ਤੋਂ ਵੱਧ ਰਕਮ ਮਿਲੇਗੀ \(more than \\$38 million towards flood mitigation in downtown Brampton\)](#), ਜੋ ਸਿਟੀ ਨੂੰ ਇਸਦੇ ਰਿਵਰਵਾਕ (Riverwalk) ਪ੍ਰੋਜੈਕਟ ਨੂੰ ਪੂਰਾ ਕਰਨ ਦੇ ਇੱਕ ਕਦਮ ਹੋਰ ਨੇੜੇ ਲੈ ਜਾਵੇਗੀ। ਸਿਟੀ ਦੀ, ਡਾਉਨਟਾਊਨ ਬ੍ਰੈਂਪਟਨ ਫਲੱਡ ਪ੍ਰੋਟੈਕਸ਼ਨ ਪ੍ਰੋਜੈਕਟ (Downtown Brampton Flood Protection Project) ਦੀ ਅਰਜ਼ੀ ਨੂੰ, ਕੈਨੇਡਾ ਸਰਕਾਰ ਵੱਲੋਂ ਪ੍ਰਵਾਨ ਕੀਤਾ ਗਿਆ ਸੀ। ਇਹ ਪ੍ਰਵਾਨਗੀ, ਡਿਜ਼ਾਸਟਰ ਮਿਟੀਗੇਸ਼ਨ ਐਂਡ ਅਡਾਪਟੇਸ਼ਨ ਫੰਡ (Disaster Mitigation and Adaptation Fund) ਦੇ ਨਿਯਮਾਂ ਅਤੇ ਸ਼ਰਤਾਂ ਹੇਠ, ਪ੍ਰੋਜੈਕਟ ਦੀ ਸਫਲ ਸਮੀਖਿਆ ਤੋਂ ਬਾਅਦ ਦਿੱਤੀ ਗਈ ਸੀ।
- **ਪੀਲ ਮੈਮੋਰੀਅਲ ਦਾ ਫੇਜ਼ ਟੂ** – ਮਾਰਚ 2021 ਵਿੱਚ, ਪ੍ਰੋਵਿੰਸੀਅਲ ਸਰਕਾਰ ਨੇ ਐਲਾਨ ਕੀਤਾ ਸੀ ਕਿ ਉਹਨਾਂ ਦੇ ਬਜਟ ਦੇ ਹਿੱਸੇ ਵਜੋਂ, ਉਹ ਇੱਕ ਨਵੇਂ ਹਸਪਤਾਲ ਵਿੱਚ [ਵਿਲੀਅਮ ਓਸਲਰ ਹੈਲਥ ਸਿਸਟਮ ਦੇ ਪੀਲ ਮੈਮੋਰੀਅਲ ਸੈਂਟਰ ਫਾਰ ਇੰਟੀਗ੍ਰੇਟਿਡ ਹੈਲਥ ਐਂਡ ਵੈਲਨੈਸ ਦੇ ਵਿਸਤਾਰ \(expansion of William Osler Health System's Peel Memorial Centre for Integrated Health and Wellness\)](#) ਲਈ ਫੰਡ ਦੇਵੇਗੀ ਅਤੇ ਰਾਇਰਸਨ ਯੂਨੀਵਰਸਿਟੀ (Ryerson University) ਦੇ ਨਾਲ ਭਾਈਵਾਲੀ ਵਿੱਚ ਬ੍ਰੈਂਪਟਨ ਵਿੱਚ, ਮੈਡੀਕਲ ਐਜੂਕੇਸ਼ਨ ਦੇ ਨਵੇਂ ਇੰਸਟੀਟਿਊਟ ਦੇ ਵਿਕਾਸ ਲਈ ਵਿੱਤੀ ਸਹਾਇਤਾ ਪ੍ਰਦਾਨ ਕਰੇਗੀ।
- **ਪੋਸਟ ਸੈਕੰਡਰੀ** – ਮਾਰਚ 2021 ਵਿੱਚ, ਸਿਟੀ ਨੇ ਰਾਇਰਸਨ ਯੂਨੀਵਰਸਿਟੀ ਵਿਖੇ ਮੈਡੀਕਲ ਇੰਸਟੀਟਿਊਟ ਸਮੇਤ, ਬ੍ਰੈਂਪਟਨ ਵਿੱਚ ਹੋਰ ਪੋਸਟ ਸੈਕੰਡਰੀ ਮੌਕਿਆਂ ਦੇ ਵਿਸਤਾਰ ਦੇ ਸੂਬੇ ਦੇ ਐਲਾਨ ਦਾ ਸੁਆਗਤ ਕੀਤਾ ਸੀ। 7 ਜੁਲਾਈ ਦੀ ਆਪਣੀ ਮੀਟਿੰਗ ਵਿੱਚ, ਕਾਉਂਸਿਲ ਨੇ ਭਵਿੱਖੀ ਬ੍ਰੈਂਪਟਨ

ਸਕੂਲ ਆਫ ਮੈਡੀਸਨ (Brampton School of Medicine) ਲਈ ਫੰਡ ਵਿੱਚ ਮਦਦ ਕਰਨ ਲਈ 1 ਮਿਲੀਅਨ ਡਾਲਰ ਦੀ ਪਲਾਨਿੰਗ ਗ੍ਰਾਂਟ ਦੇ ਪੱਖ ਵਿੱਚ ਵੋਟ ਦਿੱਤਾ ਸੀ। 16 ਜੂਨ, 2021 ਨੂੰ, ਸਿਟੀ ਅਤੇ ਯੂਨੀਵਰਸਿਟੀ ਆਫ ਗਲਫ-ਹੰਬਰ (University of Guelph-Humber) ਨੇ ਅਕੈਡਮਿਕ ਇੰਸਟੀਟਿਊਸ਼ਨ ਨੂੰ ਸੈਂਟਰ ਫਾਰ ਇਨੋਵੇਸ਼ਨ (Centre for Innovation) ਵਿੱਚ ਐਂਕਰ ਟੈਨੈਂਟ ਵਜੋਂ, ਬ੍ਰੈਂਪਟਨ ਵਿੱਚ ਲਿਆਉਣ ਦੇ ਉਦੇਸ਼ ਦੀ ਪੁਸ਼ਟੀ ਕੀਤੀ ਸੀ।

- **ਤੀਜੀ ਬ੍ਰੈਂਪਟਨ ਟ੍ਰਾਂਜ਼ਿਟ ਫੈਸਿਲਿਟੀ** – ਅਪ੍ਰੈਲ, 2021 ਵਿੱਚ, ਬ੍ਰੈਂਪਟਨ ਨੇ [ਤੀਜੀ ਬ੍ਰੈਂਪਟਨ ਟ੍ਰਾਂਜ਼ਿਟ ਫੈਸਿਲਿਟੀ ਦੇ ਪ੍ਰਤੀ 128 ਮਿਲੀਅਨ ਡਾਲਰ ਦਾ ਸੁਰੱਖਿਅਤ ਫੈਡਰਲ ਅਤੇ ਪ੍ਰੋਵਿੰਸੀਅਲ ਨਿਵੇਸ਼ ਸੁਰੱਖਿਅਤ ਕੀਤਾ ਸੀ \(secured federal and provincial investment of \\$128M towards a third Brampton Transit facility\)](#)। ਇਸ ਨਵੀਂ ਫੈਸਿਲਿਟੀ ਦੀ ਉਸਾਰੀ, ਬ੍ਰੈਂਪਟਨ ਲਈ ਪਬਲਿਕ ਟ੍ਰਾਂਜ਼ਿਟ ਇੰਫਰਾਸਟ੍ਰਕਚਰ ਦੀ ਕੈਪੇਸਿਟੀ, ਕੁਆਲਿਟੀ ਅਤੇ ਸੁਰੱਖਿਆ ਵਿੱਚ ਸੁਧਾਰ ਕਰੇਗੀ। ਨਾਲ ਹੀ, ਨਿਵਾਸੀਆਂ ਲਈ ਵੱਧ ਸਾਫ਼ ਅਤੇ ਵੱਧ ਪ੍ਰਭਾਵਸ਼ਾਲੀ ਟ੍ਰਾਂਸਪੋਰਟੇਸ਼ਨ ਤਰੀਕੇ ਤਿਆਰ ਕਰਦੇ ਹੋਏ, ਇਲੈਕਟ੍ਰਿਕ ਬੱਸਾਂ ਦੀ ਸੇਵਾ ਲਈ ਇੰਫਰਾਸਟ੍ਰਕਚਰ ਦੀ ਭਵਿੱਖੀ ਇੰਸਟਾਲੇਸ਼ਨ ਕੀਤੀ ਜਾ ਸਕੇਗੀ।
- **ਮੁੱਖ ਇਲੈਕਟ੍ਰਿਕ ਬੱਸ ਪਾਇਲਟ ਪ੍ਰੋਜੈਕਟ** – ਜੁਲਾਈ 2019 ਵਿੱਚ, ਸਿਟੀ ਨੇ [ਬ੍ਰੈਂਪਟਨ ਵਿੱਚ ਮੁੱਖ ਪੈਨ-ਕੈਨੇਡੀਅਨ ਇਲੈਕਟ੍ਰਿਕ ਬੱਸ ਡੈਮੋਨਸਟ੍ਰੇਸ਼ਨ ਐਂਡ ਇੰਟੀਗ੍ਰੇਸ਼ਨ ਟ੍ਰਾਇਲ ਵਿੱਚ ਕੈਨੇਡਾ ਸਰਕਾਰ ਵੱਲੋਂ ਕੀਤੇ ਮੁੱਖ ਨਿਵੇਸ਼ \(significant investment by the Government of Canada in the milestone Pan-Canadian Electric Bus Demonstration and Integration Trial in Brampton\)](#) ਦਾ ਸੁਆਗਤ ਕੀਤਾ ਸੀ। ਸਿਟੀ ਵੱਲੋਂ ਸੁਰੱਖਿਅਤ ਕੀਤੀ, ਪਾਇਲਟ ਪ੍ਰੋਜੈਕਟ ਦੇ ਫੇਜ਼ 1 ਵਾਸਤੇ 11.15 ਮਿਲੀਅਨ ਡਾਲਰ ਦੀ ਫੰਡਿੰਗ, ਬ੍ਰੈਂਪਟਨ ਵਿੱਚ ਬੈਟਰੀ ਇਲੈਕਟ੍ਰਿਕ ਬੱਸਾਂ ਦੇ ਟੈਸਟ ਲਈ ਸੁਰੱਖਿਅਤ ਕੀਤੀ ਗਈ ਸੀ।

ਸਪਾਂਸਰਸ਼ਿਪ

ਮਾਰਚ 2019 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ (Brampton City Council) ਨੇ ਪੂਰੀ ਸਿਟੀ ਵਿੱਚ ਸਪਾਂਸਰਸ਼ਿਪ ਕਾਰਜਨੀਤੀ ਅਤੇ ਅੱਪਡੇਟ ਕੀਤੀ ਸਪਾਂਸਰਸ਼ਿਪ ਐਂਡ ਨੇਮਿੰਗ ਰਾਈਟਸ ਪਾਲਸੀ (Sponsorship and Naming Rights Policy) ਦੇ ਹਿੱਸੇ ਵਜੋਂ, ਨਾਮ ਬਦਲਣ ਦੇ ਹੱਕਾਂ ਦੀ ਵਿਕਰੀ ਲਈ ਸਿਟੀ ਦੀਆਂ ਫੈਸਿਲਿਟੀਜ਼ ਦੀ ਛੋਟੀ ਸੂਚੀ ਨੂੰ ਪ੍ਰਵਾਨਗੀ ਦਿੱਤੀ ਸੀ। ਪੂਰੀ ਸਿਟੀ ਵਿੱਚ ਸਪਾਂਸਰਸ਼ਿਪ ਅਤੇ ਨਾਮ ਬਦਲਣ ਦੇ ਹੱਕਾਂ ਸਬੰਧੀ ਪ੍ਰੋਗਰਾਮ, ਕਾਰੋਬਾਰੀਆਂ ਨੂੰ ਕਮਿਊਨਿਟੀ ਨਾਲ ਜੁੜਨ, ਨਿਵਾਸੀਆਂ ਲਈ ਵਧੇ ਹੋਏ ਅਨੁਭਵ ਪੈਦਾ ਕਰਨ ਲਈ ਅਨੁਕੂਲਿਤ ਮੌਕੇ ਪੇਸ਼ ਕਰਦਾ ਹੈ।

ਵਧੇ ਹੋਏ ਵਿੱਤੀ ਦਬਾਵਾਂ ਦੇ ਨਾਲ ਸਿਟੀ, ਨਿਵਾਸੀਆਂ ਲਈ ਜੀਵਨ ਦੀ ਉੱਚਤਮ ਕੁਆਲਿਟੀ ਪ੍ਰਦਾਨ ਕਰਦੇ ਹੋਏ, ਬ੍ਰੈਂਪਟਨ ਦੇ ਟੈਕਸ ਦੇਣ ਵਾਲਿਆਂ ਤੇ ਅਸਰ ਨੂੰ ਘਟਾਉਣ ਲਈ ਵਚਨਬੱਧ ਹੈ। ਸਤੰਬਰ 2020 ਵਿੱਚ, ਬ੍ਰੈਂਪਟਨ ਸਿਟੀ ਕਾਉਂਸਿਲ ਨੇ 2,512,500 ਡਾਲਰ ਵਿੱਚ ਬ੍ਰੈਂਪਟਨ ਸੌਕਰ ਸੈਂਟਰ (Brampton Soccer Centre) ਦੇ ਬਾਹਰਲੇ ਨਾਮ ਨੂੰ ਬਦਲਣ ਸਬੰਧੀ ਹੱਕਾਂ ਲਈ, [ਸਿਟੀ ਆਫ ਬ੍ਰੈਂਪਟਨ ਅਤੇ ਸੇਵ ਮੈਕਸ ਰੀਅਲ ਐਸਟੇਟ ਇੰਕ. ਵਿਚਕਾਰ 15-ਸਾਲਾ ਐਗਰੀਮੈਂਟ \(15-year agreement between the City of Brampton and Save Max Real Estate Inc.\)](#) ਨੂੰ ਪ੍ਰਵਾਨਗੀ ਦਿੱਤੀ ਸੀ।

ਪੂਰੀ ਸਿਟੀ ਵਿੱਚ ਸਪਾਂਸਰਸ਼ਿਪ ਕਾਰਜਨੀਤੀ ਅਤੇ ਅੱਪਡੇਟ ਕੀਤੀ ਸਪਾਂਸਰਸ਼ਿਪ ਐਂਡ ਨੇਮਿੰਗ ਰਾਈਟਸ ਪਾਲਸੀ ਨੂੰ ਅਪਨਾਉਣ ਤੋਂ ਬਾਅਦ, ਸਿਟੀ ਨੇ ਨਿਵਾਸੀਆਂ ਨੂੰ ਵੱਧ ਸ਼ਾਨਦਾਰ ਸੇਵਾ ਪ੍ਰਦਾਨ ਕਰਨ ਨਾਲ ਜੁੜੀਆਂ ਵਧੀਆਂ ਹੋਈਆਂ ਕੁਝ ਲਾਗਤਾਂ ਵਿੱਚ ਸੰਤੁਲਨ ਬਿਠਾਉਣ ਲਈ, ਮਾਲੀ ਆਮਦਨ ਵਿੱਚ ਕੁੱਲ 3.7 ਮਿਲੀਅਨ ਡਾਲਰ ਦੇ ਸਪਾਂਸਰਸ਼ਿਪ ਅਤੇ ਨਾਮ ਬਦਲਣ ਦੇ ਹੱਕਾਂ ਸਬੰਧੀ ਐਗਰੀਮੈਂਟਸ ਨੂੰ ਅੰਤਿਮ ਰੂਪ ਦਿੱਤਾ ਹੈ।

ਹਵਾਲੇ

“ਕੋਵਿਡ-19 ਮਹਾਂਮਾਰੀ ਨੇ ਸਰਕਾਰ ਦੇ ਸਾਰੇ ਮਹਿਕਮਿਆਂ ਵਿਚਕਾਰ, ਵਧੇ ਹੋਏ ਸਹਿਯੋਗ ਅਤੇ ਹੈਲਥ ਕੇਅਰ, ਟ੍ਰਾਂਜ਼ਿਟ ਅਤੇ ਆਰਥਿਕ ਬਹਾਲੀ ਵਿੱਚ ਅੰਤਰਾਂ ਨੂੰ ਪੂਰਾ ਕਰਨ ਲਈ ਸਮੇਂ ਸਿਰ ਨਿਵੇਸ਼ ਦੀ ਲੋੜ ਨੂੰ ਕਾਫੀ ਹੱਦ ਤੱਕ ਵਧਾ ਦਿੱਤਾ ਹੈ। ਮੈਨੂੰ, ਸਾਡੇ ਨਿਵਾਸੀਆਂ ਵਾਸਤੇ ਹਿਮਾਇਤ ਕਰਨ ਲਈ ਇਸ

ਪੂਰੀ ਟਰਮ ਆਫ ਕਾਉਂਸਿਲ ਦੇ ਦੌਰਾਨ, ਸਿਟੀ ਵੱਲੋਂ ਕੀਤੇ ਗਏ ਕੰਮ ਤੇ ਮਾਣ ਹੈ ਅਤੇ ਫੈਡਰਲ ਅਤੇ ਪ੍ਰੋਵਿੰਸੀਅਲ ਸਰਕਾਰਾਂ ਦਾ, ਉਹਨਾਂ ਦੀ ਭਾਈਵਾਲੀ ਲਈ ਧੰਨਵਾਦ। ਇਕੱਠੇ ਮਿਲ ਕੇ, ਅਸੀਂ ਬ੍ਰੈਂਪਟਨ ਲਈ ਵੱਧ ਮਜ਼ਬੂਤ ਭਵਿੱਖ ਸੁਰੱਖਿਅਤ ਕਰਨਾ ਜਾਰੀ ਰੱਖਾਂਗੇ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਸਿਟੀ ਵਿਖੇ, ਅਸੀਂ ਕਾਫੀ ਮਾਤਰਾ ਵਿੱਚ ਲੋਕਲ ਨਿਵੇਸ਼ਾਂ ਅਤੇ ਭਾਈਵਾਲੀਆਂ ਦੇ ਦੁਆਰਾ ਬ੍ਰੈਂਪਟਨ ਦੇ ਨਿਵਾਸੀਆਂ ਦੀਆਂ ਜ਼ਿੰਦਗੀਆਂ ਵਿੱਚ ਸੁਧਾਰ ਕਰਨ ਲਈ ਵਚਨਬੱਧ ਹਾਂ। ਅਸੀਂ ਸਾਡੇ ਫੈਡਰਲ, ਪ੍ਰੋਵਿੰਸੀਅਲ ਅਤੇ ਕਾਰੋਬਾਰੀ ਭਾਈਵਲਾਂ ਦੇ ਨਾਲ ਲਗਾਤਾਰ ਸਹਿਯੋਗ ਲਈ ਉਤਸ਼ਾਹਿਤ ਹਾਂ ਕਿਉਂਕਿ ਅਸੀਂ ਬ੍ਰੈਂਪਟਨ ਨੂੰ ਨਵੇਂ ਸਿਰੇ ਤੋਂ ਪਰਿਭਾਸ਼ਿਤ ਕਰਨ ਲਈ ਇਕੱਠੇ ਮਿਲ ਕੇ ਕੰਮ ਕਰ ਰਹੇ ਹਾਂ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟੇਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca